



ਆਮਦਨ ਦੇ ਨੁਕਸਾਨ ਸੰਬੰਧੀ ਸਹਾਇਤਾ

ਐਮਰਜੈਂਸੀ ਰਿਲੀਫ ਪ੍ਰੋਗਰਾਮ ਪੜਾਅ 2 ਅਤੇ ਮਹਾਂਮਾਰੀ
ਸਹਾਇਤਾ ਆਮਦਨ ਪ੍ਰੋਗਰਾਮ ਤੁਲਨਾ ਤੱਥਸ਼ੀਟ



ਐਮਰਜੈਂਸੀ ਰਿਲੀਫ ਪ੍ਰੋਗਰਾਮ (ERP) ਪੜਾਅ 2

ਸੰਖੇਪ ਜਾਣਕਾਰੀ

ERP ਪੜਾਅ 2 ਐਕਸਟੈਂਡਿੰਗ ਗਵਰਨਮੈਂਟ ਫੰਡਿੰਗ ਅਤੇ ਡਿਲੀਵਰਿੰਗ ਐਮਰਜੈਂਸੀ ਅਸਿਸਟੈਂਸ ਐਕਟ ਦਾ ਹਿੱਸਾ ਹੈ, ਜਿਸ ਵਿੱਚ **ਕੈਲੰਡਰ ਵਰ੍ਹੇ 2020 ਅਤੇ 2021 ਦੇ ਦੌਰਾਨ** ਅਨੁਭਵ ਕੀਤੀ ਕਿਸੇ ਯੋਗ ਆਪਦਾ ਘਟਨਾ ਲਈ ਪੂਰੇ ਜਾਂ ਅੰਸ਼ਕ ਤੌਰ 'ਤੇ ਯੋਗ ਫਸਲਾਂ ਦੇ ਨੁਕਸਾਨ ਨਾਲ ਜੁੜੇ ਖਰਚਿਆਂ ਦੁਆਰਾ ਪ੍ਰਭਾਵਿਤ ਖੇਤੀਬਾੜੀ ਉਤਪਾਦਕਾਂ ਨੂੰ ਸਹਾਇਤਾ ਦੇ ਤੌਰ ਤੇ \$10 ਬਿਲੀਅਨ ਸ਼ਾਮਲ ਹੈ। ERP ਪੜਾਅ 2 ਉਨ੍ਹਾਂ ਉਤਪਾਦਕਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਬੈਚਮਾਰਕ ਸਾਲ ਦੇ ਮੁਕਾਬਲੇ, ਲਾਗੂ ਹੋਣ ਵਾਲੇ ਆਪਦਾ ਸਾਲ ਵਿੱਚ ਯੋਗ ਆਮਦਨ ਨੁਕਸਾਨ ਹੋਇਆ ਹੈ।

ਬੈਚਮਾਰਕ ਅਤੇ ਆਪਦਾ ਸਾਲ

ERP ਪੜਾਅ 2 ਬਿਨੈਕਾਰ ਮਨਜ਼ੂਰਸ਼ੁਦਾ ਕੁੱਲ ਆਮਦਨ ਦੀ ਚੋਣ ਕਰਦੇ ਸਮੇਂ ਹੇਠਾਂ ਦਿੱਤੇ **ਟੈਕਸ ਸਾਲਾਂ** ਦੀ ਵਰਤੋਂ ਕਰਨਗੇ:

- ਬੈਚਮਾਰਕ ਸਾਲ: 2018 ਅਤੇ/ਜਾਂ 2019, ਜਾਂ 2018 ਜਾਂ 2019 ਦੀ ਆਮਦਨੀ ਵਾਲੇ ਨਵੇਂ ਉਤਪਾਦਕਾਂ ਲਈ **ਵਿਵਸਥਿਤ** ਕੀਤਾ ਗਿਆ ਹੈ, ਜਾਂ ਜੇ ਬੈਚਮਾਰਕ ਸਾਲ ਸੰਚਾਲਨ ਆਕਾਰ ਵਿੱਚ ਤਬਦੀਲੀ ਦੇ ਕਾਰਨ ਆਪਦਾ ਸਾਲ ਦੇ ਪ੍ਰਤੀਨਿਧਕ ਨਹੀਂ ਹਨ;
- ਆਪਦਾ ਵਰ੍ਹਾ: 2020 ਅਤੇ/ਜਾਂ 2021. ਖਾਸ ਆਪਦਾ ਵਰ੍ਹੇ ਲਈ ਮਨਜ਼ੂਰਸ਼ੁਦਾ ਕੁੱਲ ਆਮਦਨ ਉਸ ਆਮਦਨ 'ਤੇ ਲਾਗੂ **ਟੈਕਸ ਸਾਲ** 'ਤੇ ਆਧਾਰਿਤ ਹੋਵੇਗੀ (2020, 2021 ਜਾਂ 2022)

ਮਹਾਂਮਾਰੀ ਸਹਾਇਤਾ ਆਮਦਨ ਪ੍ਰੋਗਰਾਮ (PARP)

ਸੰਖੇਪ ਜਾਣਕਾਰੀ

USDA ਮਹਾਂਮਾਰੀ ਸਹਾਇਤਾ ਆਮਦਨ ਪ੍ਰੋਗਰਾਮ (PARP) ਦੁਆਰਾ ਕੋਵਿਡ-19 ਦੇ ਪ੍ਰਕੋਪ ਦੇ ਪ੍ਰਭਾਵਾਂ ਦੁਆਰਾ ਪ੍ਰਭਾਵਿਤ ਉਤਪਾਦਕਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰ ਰਿਹਾ ਹੈ। PARP ਖੇਤੀ ਵਸਤਾਂ ਦੇ ਉਤਪਾਦਕਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਕੋਵਿਡ-19 ਮਹਾਂਮਾਰੀ ਕਾਰਨ **ਕੈਲੰਡਰ ਵਰ੍ਹੇ 2020** ਵਿੱਚ ਕੁੱਲ ਆਮਦਨ ਵਿੱਚ ਘੱਟੋ-ਘੱਟ 15% ਦਾ ਨੁਕਸਾਨ ਹੋਇਆ ਹੈ।

ਬੈਚਮਾਰਕ ਅਤੇ ਆਪਦਾ ਵਰ੍ਹੇ

PARP ਲਈ ਯੋਗ ਹੋਣ ਲਈ, ਇੱਕ ਖੇਤੀਬਾੜੀ ਉਤਪਾਦਕ ਨੂੰ ਲਾਜ਼ਮੀ ਤੌਰ 'ਤੇ ਘੱਟੋ-ਘੱਟ **2020 ਕੈਲੰਡਰ ਵਰ੍ਹੇ** ਦੇ ਹਿੱਸੇ ਦੌਰਾਨ ਖੇਤੀ ਦੇ ਕਾਰੋਬਾਰ ਵਿੱਚ ਹੋਣਾ ਚਾਹੀਦਾ ਹੈ ਅਤੇ **2020 ਕੈਲੰਡਰ ਵਰ੍ਹੇ** ਲਈ ਮਨਜ਼ੂਰਸ਼ੁਦਾ ਕੁੱਲ ਆਮਦਨ ਵਿੱਚ 15% ਘਾਟਾ ਹੋਇਆ ਹੋਣਾ ਲਾਜ਼ਮੀ ਹੈ, ਜਿਵੇਂ ਕਿ:

- 2018 ਜਾਂ 2019 **ਕੈਲੰਡਰ ਵਰ੍ਹੇ**, ਜਿਵੇਂ ਕਿ ਉਤਪਾਦਕ ਦੁਆਰਾ ਚੁਣਿਆ ਗਿਆ ਹੈ, ਜੇਕਰ ਉਨ੍ਹਾਂ ਨੇ 2018 ਜਾਂ 2019 **ਕੈਲੰਡਰ ਵਰ੍ਹਿਆਂ** ਦੌਰਾਨ ਮਨਜ਼ੂਰਸ਼ੁਦਾ ਕੁੱਲ ਆਮਦਨ ਪ੍ਰਾਪਤ ਕੀਤੀ ਸੀ, ਜਾਂ
- ਜੇ ਉਤਪਾਦਕ ਕੋਲ 2018 ਜਾਂ 2019 ਵਿੱਚ ਕੋਈ ਮਨਜ਼ੂਰਸ਼ੁਦਾ ਕੁੱਲ ਆਮਦਨ ਨਹੀਂ ਸੀ, ਤਾਂ ਉਤਪਾਦਕਾਂ ਦੀ ਉਮੀਦ ਕੀਤੀ **2020 ਕੈਲੰਡਰ ਵਰ੍ਹੇ** ਦੀ ਮਨਜ਼ੂਰਸ਼ੁਦਾ ਕੁੱਲ ਆਮਦਨ।

ਯੋਗ ਉਤਪਾਦਕ

ਭੁਗਤਾਨਾਂ ਦੇ ਯੋਗ ਹੋਣ ਲਈ, ਵਿਅਕਤੀਆਂ ਜਾਂ ਕਾਨੂੰਨੀ ਇਕਾਈਆਂ ਨੂੰ ਲਾਜ਼ਮੀ ਤੌਰ 'ਤੇ:

- ਇੱਕ ਯੋਗ ਉਤਪਾਦਕ ਹੋਣਾ ਚਾਹੀਦਾ ਹੈ ਜੋ ਖੇਤੀਬਾੜੀ ਕਮੇਡਿਟੀ ਵਿੱਚ ਹਿੱਸੇਦਾਰੀ ਦਾ ਹੱਕਦਾਰ ਸੀ ਜਾਂ ਜੇਕਰ ਖੇਤੀਬਾੜੀ ਕਮੇਡਿਟੀ ਦਾ ਉਤਪਾਦਨ ਅਤੇ ਮੰਡੀਕਰਨ ਕੀਤਾ ਗਿਆ ਹੁੰਦਾ ਤਾਂ ਉਸ ਵਿੱਚ ਹਿੱਸਾ ਹੁੰਦਾ;
- "ਹਾਈਲੀ ਈਰੇਡੀਬਲ ਲੈਂਡ ਐਂਡ ਵੈਟਲੈਂਡ ਕੰਜ਼ਰਵੇਸ਼ਨ" (ਬਹੁਤ ਜ਼ਿਆਦਾ ਖੁਰਨਸ਼ੀਲ ਜ਼ਮੀਨ ਅਤੇ ਜਲ-ਭੰਡਾਰ ਸੰਰੱਖਿਅਣ) ਨਿਯਮਾਂ ਦੇ ਉਪਬੰਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਨ੍ਹਾਂ ਨੂੰ ਅਕਸਰ ਸੰਰੱਖਿਅਣ ਪਾਲਣਾ ਪ੍ਰਬੰਧ ਕਿਹਾ ਜਾਂਦਾ ਹੈ;
- ਨਿਯੰਤਰਿਤ ਪਦਾਰਥ ਦੀ ਉਲੰਘਣਾ ਨਹੀਂ ਕੀਤੀ ਹੈ।

- **ਸਿਰਫ਼ ERP ਪੜਾਅ 2 ਲਈ:** ਇੱਕ ਅਮਰੀਕੀ ਨਾਗਰਿਕ, ਸਥਾਨਕ ਵਿਦੇਸ਼ੀ ਹੋਣਾ ਚਾਹੀਦਾ ਹੈ, ਜਿਸਦਾ ਮਤਲਬ ਹੈ "ਕਾਨੂੰਨੀ ਵਿਦੇਸ਼ੀ ਵਿਅਕਤੀ", ਇੱਕ ਸਾਂਝੇਦਾਰੀ ਜਿਸ ਵਿੱਚ ਸਿਰਫ਼ ਅਮਰੀਕੀ ਨਾਗਰਿਕਾਂ ਜਾਂ ਸਥਾਨਕ ਵਿਦੇਸ਼ੀ, ਇੱਕ ਕਾਰਪੋਰੇਸ਼ਨ, ਸੀਮਤ ਦੇਣਦਾਰੀ ਕੰਪਨੀ, ਜਾਂ ਰਾਜ ਦੇ ਕਾਨੂੰਨ ਦੇ ਅਧੀਨ ਸੰਗਠਿਤ ਹੋਰ ਸੰਗਠਨਾਤਮਕ ਢਾਂਚਾ ਸ਼ਾਮਲ ਹੈ, ਜਿਸ ਵਿੱਚ ਸਿਰਫ਼ ਅਮਰੀਕੀ ਨਾਗਰਿਕ ਜਾਂ ਸਥਾਨਕ ਵਿਦੇਸ਼ੀ, ਇੰਡੀਅਨ ਸੈਲਫ-ਡਿਟਰਮੀਨੇਸ਼ਨ ਐਂਡ ਏਜੂਕੇਸ਼ਨ ਅਸਿਸਟੈਂਸ ਐਕਟ (25 USC 5304) ਦੀ ਧਾਰਾ 4(b) ਦੇ ਅਨੁਸਾਰ, ਇੰਡੀਅਨ ਕਬੀਲਾ ਜਾਂ ਕਬੀਲਾ ਸੰਗਠਨ ਸ਼ਾਮਲ ਹਨ

- **ਸਿਰਫ਼ ERP ਪੜਾਅ 2:** ਜੇਕਰ ਵਿਅਕਤੀ ਜਾਂ ਕਾਨੂੰਨੀ ਇਕਾਈ ਦੀ ਐਸਤ AGI ਦਾ ਘੱਟੋ-ਘੱਟ 75% ਖੇਤੀ, ਪਸ਼ੂ ਪਾਲਣ, ਜਾਂ ਜੰਗਲਾਤ ਸੰਬੰਧੀ ਗਤੀਵਿਧੀਆਂ ਤੋਂ ਲਿਆ ਗਿਆ ਹੈ ਅਤੇ ਭਾਗੀਦਾਰ ਵਿਕਲਪਿਕ ਫਾਰਮ FSA-510 ਜਮ੍ਹਾਂ ਕਰਕੇ ਲੋੜੀਂਦੇ ਪ੍ਰਮਾਣੀਕਰਣ ਅਤੇ ਦਸਤਾਵੇਜ਼ ਪ੍ਰਦਾਨ ਕਰਦਾ ਹੈ, ਜਿਵੇਂ ਕਿ ਹੇਠਾਂ ਚਰਚਾ ਕੀਤੀ ਗਈ ਹੈ, ਵਿਅਕਤੀ ਜਾਂ ਕਾਨੂੰਨੀ ਇਕਾਈ, ਸਾਂਝੇ ਉੱਦਮ ਜਾਂ ਆਮ ਭਾਈਵਾਲੀ ਤੋਂ ਇਲਾਵਾ, ਸਿੱਧੇ ਜਾਂ ਅਸਿੱਧੇ ਤੌਰ 'ਤੇ, ਇਸ ਤੱਕ ਪ੍ਰਾਪਤ ਕਰਨ ਦੇ ਯੋਗ ਹੈ:
 - ਵਿਸ਼ੇਸ਼ਤਾ ਅਤੇ ਵਧੇਰੇ ਮੁੱਲ ਵਾਲੀਆਂ ਫਸਲਾਂ ਲਈ ਹਰੇਕ ਪ੍ਰੋਗਰਾਮ ਸਾਲ ਲਈ \$900,000; ਅਤੇ
 - ਹੋਰ ਸਾਰੀਆਂ ਫਸਲਾਂ ਲਈ ਹਰੇਕ ਪ੍ਰੋਗਰਾਮ ਸਾਲ ਲਈ \$250,000



- **ਸਿਰਫ਼ PARP ਲਈ:** ਇੱਕ ਅਮਰੀਕੀ ਨਾਗਰਿਕ, ਸਥਾਨਕ ਵਿਦੇਸ਼ੀ ਹੋਣਾ ਚਾਹੀਦਾ ਹੈ, ਜਿਸਦਾ ਮਤਲਬ ਹੈ "ਕਾਨੂੰਨੀ ਵਿਦੇਸ਼ੀ ਵਿਅਕਤੀ", ਇੱਕ ਭਾਈਵਾਲੀ, ਇੱਕ ਕਾਰਪੋਰੇਸ਼ਨ, ਸੀਮਤ ਦੇਣਦਾਰੀ ਕੰਪਨੀ, ਜਾਂ ਰਾਜ ਦੇ ਕਾਨੂੰਨ ਦੇ ਅਧੀਨ ਸੰਗਠਿਤ ਹੋਰ ਸੰਗਠਨਾਤਮਕ ਢਾਂਚਾ, ਇੰਡੀਅਨ ਸਵੈ-ਨਿਰਧਾਰਨ ਅਤੇ ਸਿੱਖਿਆ ਸਹਾਇਤਾ ਐਕਟ (Indian Self- Determination and Education Assistance Act) (25 U.S.C. 5304) ਦੀ ਧਾਰਾ 4(b) ਦੇ ਅਨੁਸਾਰ ਇੰਡੀਅਨ ਕਬੀਲਾ ਜਾਂ ਕਬਾਇਲੀ ਸੰਗਠਨ, ਕੋਈ ਵਿਦੇਸ਼ੀ ਵਿਅਕਤੀ ਜਾਂ ਵਿਦੇਸ਼ੀ ਇਕਾਈ ਜੋ 7 CFR ਭਾਗ 1400 ਵਿੱਚ ਵਰਣਨ ਕੀਤੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦੀ ਹੈ;
- **ਸਿਰਫ਼ PARP:** ਭੁਗਤਾਨ ਪ੍ਰਾਪਤ ਕਰਨ ਦੇ ਯੋਗ ਹੋਣ ਲਈ, ਕਿਸੇ ਵਿਅਕਤੀ ਜਾਂ ਕਾਨੂੰਨੀ ਇਕਾਈ ਦੀ ਟੈਕਸ ਸਾਲ 2016, 2017, ਅਤੇ 2018 ਲਈ ਐਸਤ ਸਮਾਯੋਜਿਤ ਕੀਤੀ ਗਈ ਕੁੱਲ ਆਮਦਨ (AGI) \$900,000 ਤੋਂ ਘੱਟ ਹੋਣੀ ਲਾਜ਼ਮੀ ਹੈ ਜਾਂ ਜੇਕਰ ਐਸਤ AGI ਤੋਂ ਵੱਧ ਹੈ ਤਾਂ ਟੈਕਸ ਸਾਲ 2020 ਲਈ ਸਮਾਯੋਜਿਤ ਕੀਤੀ ਗਈ ਕੁੱਲ ਆਮਦਨ \$900,000 ਤੋਂ ਘੱਟ ਹੋਣੀ ਲਾਜ਼ਮੀ ਹੈ। ਸਾਂਝੇ ਉੱਦਮਾਂ ਅਤੇ ਆਮ ਭਾਈਵਾਲੀ ਦੇ ਸੰਬੰਧ ਵਿੱਚ, ਇਹ AGI ਪ੍ਰਬੰਧ ਸਾਂਝੇ ਉੱਦਮ ਅਤੇ ਆਮ ਭਾਈਵਾਲੀ ਦੇ ਮੈਂਬਰਾਂ 'ਤੇ ਲਾਗੂ ਕੀਤਾ ਜਾਵੇਗਾ।

ਅਯੋਗ ਪਦਾਰਥ

ਹੇਠਾਂ ਦਿੱਤਾ ਚਾਰਟ ਦੱਸਦਾ ਹੈ ਕਿ ਕਿਹੜੀਆਂ ਵਸਤੂਆਂ ERP ਪੜਾਅ 2 ਅਤੇ PARP ਲਈ ਅਯੋਗ ਹਨ।

ERP ਪੜਾਅ 2	PARP
ਜੰਗਲੀ ਖੁੱਲ੍ਹੇ-ਘੁੰਮਣ ਵਾਲੇ ਜਾਨਵਰ	ਜੰਗਲੀ ਖੁੱਲ੍ਹੇ-ਘੁੰਮਣ ਵਾਲੇ ਜਾਨਵਰ
ਘੋੜੇ ਅਤੇ ਹੋਰ ਜਾਨਵਰ ਜੋ ਰੇਸਿੰਗ ਜਾਂ ਸੱਟੇਬਾਜ਼ੀ ਲਈ ਵਰਤੇ ਜਾਂਦੇ ਹਨ ਜਾਂ ਵਰਤੇ ਜਾਣ ਦਾ ਇਰਾਦਾ ਹੈ	ਘੋੜੇ ਅਤੇ ਹੋਰ ਜਾਨਵਰ ਜੋ ਰੇਸਿੰਗ ਜਾਂ ਸੱਟੇਬਾਜ਼ੀ ਲਈ ਵਰਤੇ ਜਾਂਦੇ ਹਨ ਜਾਂ ਵਰਤੇ ਜਾਣ ਦਾ ਇਰਾਦਾ ਹੈ
ਕੈਨਾਬਿਸ ਸੇਟੀਵਾ ਐਲ. ਅਤੇ ਉਸ ਪੌਦੇ ਦਾ ਕੋਈ ਵੀ ਹਿੱਸਾ ਜੋ ਭੰਗ ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦਾ ਹੈ	ਕੈਨਾਬਿਸ ਸੇਟੀਵਾ ਐਲ. ਅਤੇ ਉਸ ਪੌਦੇ ਦਾ ਕੋਈ ਵੀ ਹਿੱਸਾ ਜੋ ਭੰਗ ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦਾ ਹੈ
ਲੱਕੜ	ਲੱਕੜ
ਜਲ-ਪ੍ਰਜਾਤੀਆਂ ਜੋ ਐਕੂਆਕਲਚਰ (ਜਲ-ਖੇਤੀ) ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦੀਆਂ	ਜਲ-ਪ੍ਰਜਾਤੀਆਂ ਜੋ ਐਕੂਆਕਲਚਰ ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦੀਆਂ
ਪਸ਼ੂ	
ਚਰਾਉਣ ਲਈ ਫਸਲ	

ਮਨਜ਼ੂਰਸ਼ੁਦਾ ਕੁੱਲ ਆਮਦਨ ਨਿਰਧਾਰਤ ਕਰਨ ਦਾ ਤਰੀਕਾ

ERP ਪੜਾਅ 2 ਅਤੇ PARP ਲਈ ਮਨਜ਼ੂਰਸ਼ੁਦਾ ਕੁੱਲ ਆਮਦਨ ਦੀ ਗਣਨਾ ਵੱਖਰੇ ਤੌਰ 'ਤੇ ਕੀਤੀ ਜਾਂਦੀ ਹੈ। ਹੇਠਾਂ ਦਿੱਤੀ ਸਾਰਣੀ ਮਨਜ਼ੂਰਸ਼ੁਦਾ ਕੁੱਲ ਆਮਦਨ ਸਰੋਤਾਂ ਨੂੰ ਨਿਰਧਾਰਤ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਹਰੇਕ ਪ੍ਰੋਗਰਾਮ ਲਈ ਕੀ ਸ਼ਾਮਲ ਕਰਨਾ ਹੈ ਅਤੇ ਕੀ ਬਾਹਰ ਕਰਨਾ ਹੈ।

ਪ੍ਰੋਗਰਾਮ	ERP ਪੜਾਅ 2		PARP	
	ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ	ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ
ਅਨੁਸੂਚੀ F ਲਾਈਨ 1C "ਖਰੀਦੇ ਗਏ ਪਸ਼ੂਆਂ ਅਤੇ ਹੋਰ ਮੁੜ-ਵੇਚਣ ਵਾਲੀਆਂ ਵਸਤੂਆਂ ਦੀ ਵਿਕਰੀ," ਜਾਂ ਜਾਣਕਾਰੀ ਜੋ ਅਨੁਸੂਚਿਤ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	ਮੁੜ-ਵੇਚਣ ਲਈ ਖਰੀਦੀਆਂ ਗਈਆਂ ਯੋਗ ਫਸਲਾਂ ਦੀ ਵਿਕਰੀ ਜਿਸ ਵਿੱਚ ਸਮੇਂ ਦੇ ਕਾਰਨ ਵਿਸ਼ੇਸ਼ਤਾ ਵਿੱਚ ਤਬਦੀਲੀ ਆਈ ਸੀ, ਜਿਵੇਂ ਕਿ: ਇੱਕ ਪੈਦਾ ਜੋ 2 ਇੰਚ ਦੇ ਆਕਾਰ ਵਿੱਚ ਖਰੀਦਿਆ ਗਿਆ ਅਤੇ 4 ਮਹੀਨਿਆਂ ਬਾਅਦ 18-ਇੰਚ ਦੇ ਪੈਦੇ ਵਜੋਂ ਵੇਚਿਆ ਗਿਆ	ਪਸ਼ੂਆਂ ਦੀ ਵਿਕਰੀ		ਵਿਸ਼ੇਸ਼ਤਾਵਾਂ ਦੀ ਤਬਦੀਲੀ ਲਈ ਨਹੀਂ ਰੱਖੀਆਂ ਗਈਆਂ ਚੀਜ਼ਾਂ ਦੀ ਮੁੜ ਵਿਕਰੀ
ਅਨੁਸੂਚੀ F ਲਾਈਨ 2 ਪਸ਼ੂਆਂ, ਉਪਜ, ਅਨਾਜ, ਅਤੇ ਤੁਹਾਡੇ ਦੁਆਰਾ ਉਗਾਏ ਗਏ ਹੋਰ ਉਤਪਾਦਾਂ ਦੀ ਵਿਕਰੀ ਜਾਂ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	ਬਿਨੈਕਾਰ ਦੁਆਰਾ ਅਮਰੀਕਾ ਅਤੇ ਇਸਦੇ ਪ੍ਰਦੇਸ਼ਾਂ ਵਿੱਚ ਉਗਾਈਆਂ ਅਤੇ ਵੇਚੀਆਂ ਗਈਆਂ ਯੋਗ ਫਸਲਾਂ ਦੀ ਵਿਕਰੀ। ਉਤਪਾਦਨ ਤੋਂ ਬਾਅਦ ਦੀਆਂ ਗਤੀਵਿਧੀਆਂ ਦੁਆਰਾ ਮੁੱਲ ਜੋੜਨ ਦੇ ਨਤੀਜੇ ਵਜੋਂ, ਬਿਨੈਕਾਰ ਦੁਆਰਾ ਉਗਾਈਆਂ ਗਈਆਂ ਯੋਗ ਫਸਲਾਂ ਦੀ ਵਿਕਰੀ ਜਿਨ੍ਹਾਂ ਦੀ IRS ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ ਉਤਪਾਦਨ ਤੋਂ ਬਾਅਦ ਦੀਆਂ ਗਤੀਵਿਧੀਆਂ ਦੀਆਂ ਉਦਾਹਰਣਾਂ ਵਿੱਚ ਸ਼ਾਮਲ ਹਨ: - ਸਟ੍ਰਾਬੇਰੀਆਂ ਤੋਂ ਜੈਮ ਬਣਾਉਣਾ ਉਗਾਈਆਂ ਜਾਣ ਵਾਲੀਆਂ ਜਲ-ਪ੍ਰਜਾਤੀਆਂ ਦੀ ਵਿਕਰੀ: - ਮਨੁੱਖਾਂ ਜਾਂ ਪਸ਼ੂਆਂ ਦੀ ਖਪਤ ਲਈ ਭੋਜਨ ਵਜੋਂ, - ਉਦਯੋਗਿਕ ਜਾਂ ਬਾਇਓਮਾਸ ਵਰਤੋਂ ਲਈ - ਜਿਵੇਂ ਕਿ ਉਨ੍ਹਾਂ ਮੱਛੀਆਂ ਲਈ ਫੀਡ ਵਜੋਂ ਉਗਾਈਆਂ ਗਈਆਂ ਹਨ ਜੋ ਮਨੁੱਖਾਂ ਦੁਆਰਾ ਖਪਤ ਕੀਤੀਆਂ ਜਾਂਦੀਆਂ ਹਨ - ਜਿਵੇਂ ਕਿ ਸਜਾਵਟੀ ਮੱਛੀ ਜਿਨ੍ਹਾਂ ਨੂੰ ਇੱਕ ਜਲ-ਮਾਧਿਅਮ ਵਿੱਚ ਵਧਾਇਆ ਅਤੇ ਪਾਲਿਆ ਜਾਂਦਾ ਹੈ	ਜਾਨਵਰਾਂ ਅਤੇ ਉਨ੍ਹਾਂ ਦੇ ਉਪ-ਉਤਪਾਦਾਂ ਦੀ ਵਿਕਰੀ: - ਮਾਲਕ, ਪਟੇਦਾਰ, ਜਾਂ ਇਕਰਾਰਨਾਮਾ ਉਤਪਾਦਕ ਦੁਆਰਾ ਖਪਤ ਲਈ ਜਾਨਵਰ - ਆਂਡੇ - ਦੁੱਧ - ਖੱਲ ਸਮੇਤ ਮਿੱਕ - ਪ੍ਰਦਰਸ਼ਨ, ਖੇਡਾਂ, ਜਾਂ ਮਨੋਰੰਜਨ ਦੇ ਉਦੇਸ਼ਾਂ ਲਈ ਜਾਨਵਰਾਂ ਤੋਂ ਆਮਦਨ - ਜੰਗਲੀ ਖੁੱਲ੍ਹੇ-ਘੁੰਮਣ ਵਾਲੇ ਜਾਨਵਰ - ਪਾਲੇ ਗਏ ਪ੍ਰਜਨਨ ਪਸ਼ੂਆਂ ਤੋਂ ਆਮਦਨ (ਸੈਡਿਊਲ 4797 ਭਾਗ 1, ਕਾਲਮ (d) ਜਾਂ (g) ਜਾਂ ਹੋਰ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ ਜੋ ਅਨੁਸੂਚੀ C 'ਤੇ ਰਿਪੋਰਟ ਕੀਤੀ ਜਾਂਦੀ ਹੈ ਤਾਂ ਉਤਪਾਦਨ ਤੋਂ ਬਾਅਦ ਦੀਆਂ ਗਤੀਵਿਧੀਆਂ ਦੁਆਰਾ ਮੁੱਲ ਜੋੜਨ ਦੇ ਨਤੀਜੇ ਵਜੋਂ ਖੇਤੀਬਾੜੀ ਵਸਤੂਆਂ ਦੀ ਵਿਕਰੀ ਵਸਤੂਆਂ ਜੋ ਅਮਰੀਕਾ ਅਤੇ ਇਸਦੇ ਪ੍ਰਦੇਸ਼ਾਂ ਵਿੱਚ ਨਹੀਂ ਉਗਾਈਆਂ ਜਾਂਦੀਆਂ।	ਮੁੜ-ਵੇਚਣ ਲਈ ਖਰੀਦੀਆਂ ਗਈਆਂ ਖੇਤੀ ਵਸਤਾਂ ਦੀ ਵਿਕਰੀ, ਜਿਸ ਵਿੱਚੋਂ ਲਾਗਤ ਜਾਂ ਅਜਿਹੀਆਂ ਵਸਤੂਆਂ ਦੇ ਹੋਰ ਆਧਾਰ ਨੂੰ ਘਟਾਇਆ ਜਾਂਦਾ ਹੈ। ਧਿਆਨ ਦਿਓ: ਵਿਕਰੀ ਯੋਗ ਜਲ-ਪ੍ਰਜਾਤੀਆਂ ਨੂੰ ਕਿਸੇ ਵਪਾਰਕ ਆਪਰੇਟਰ ਦੁਆਰਾ ਅਤੇ ਇੱਕ ਨਿਯੰਤਰਿਤ ਵਾਤਾਵਰਣ ਵਿੱਚ ਪਾਈ ਵਿੱਚ ਪਾਲਿਆ ਜਾਣਾ ਲਾਜ਼ਮੀ ਹੈ - ਪਾਲੇ ਗਏ ਪ੍ਰਜਨਨ ਪਸ਼ੂਆਂ ਤੋਂ ਆਮਦਨ (ਸੈਡਿਊਲ 4797 ਭਾਗ 1, ਕਾਲਮ (d) ਜਾਂ (g) ਜਾਂ ਹੋਰ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ - ਪਿਛਲੇ ਟੈਕਸ ਸਾਲ ਤੋਂ ਅੱਗੇ ਲਿਆਂਦੀ ਗਈ ਵਸਤੂ-ਸੂਚੀ - ਉਤਪਾਦਨ ਤੋਂ ਬਾਅਦ ਦੀਆਂ ਗਤੀਵਿਧੀਆਂ (ਮੁੱਲ ਜੋੜਿਆ ਗਿਆ) ਭਾਵ, ਅੰਗੂਰਾਂ ਨੂੰ ਵਾਈਨ ਵਿੱਚ ਜਾਂ ਸਟ੍ਰਾਬੇਰੀ ਨੂੰ ਜੈਮ ਵਿੱਚ ਬਦਲਿਆ ਜਾਣਾ। - ਵਸਤੂਆਂ ਜੋ ਅਮਰੀਕਾ ਵਿੱਚ ਨਹੀਂ ਉਗਾਈਆਂ ਜਾਂਦੀਆਂ (ਜੇਕਰ ਅਮਰੀਕੀ ਉਤਪਾਦਕ ਦੁਆਰਾ ਉਗਾਈਆਂ ਜਾਂਦੀਆਂ ਹਨ ਅਤੇ ਅਮਰੀਕਾ ਵਿੱਚ ਮਾਰਕੀਟ ਕੀਤੀਆਂ ਜਾਂਦੀਆਂ ਹਨ) - IC-DISC ਖੇਤੀ ਵਸਤੂਆਂ ਦੀ ਵਿਕਰੀ ਤੋਂ ਆਮਦਨ	- ਮਾਲਕ, ਪਟੇਦਾਰ, ਜਾਂ ਇਕਰਾਰਨਾਮਾ ਉਤਪਾਦਕ ਦੁਆਰਾ ਖਪਤ ਲਈ ਜਾਨਵਰ - ਜੰਗਲੀ ਖੁੱਲ੍ਹੇ-ਘੁੰਮਣ ਵਾਲੇ ਜਾਨਵਰ - ਘੋੜੇ ਅਤੇ ਹੋਰ ਜਾਨਵਰ ਜੋ ਦੌੜ ਜਾਂ ਸੱਟੇਬਾਜ਼ੀ ਲਈ ਵਰਤੇ ਜਾਂਦੇ ਹਨ - ਲੱਕੜ - ਜਲ-ਪ੍ਰਜਾਤੀਆਂ ਜੋ ਇਸ ਵਾਸਤੇ ਪਾਲੀਆਂ ਨਹੀਂ ਜਾਂਦੀਆਂ ਹਨ: - ਮਨੁੱਖਾਂ ਜਾਂ ਪਸ਼ੂਆਂ ਦੀ ਖਪਤ ਲਈ ਭੋਜਨ ਵਜੋਂ, - ਉਦਯੋਗਿਕ ਜਾਂ ਬਾਇਓਮਾਸ ਵਰਤੋਂ ਲਈ, - ਜਿਵੇਂ ਕਿ ਉਨ੍ਹਾਂ ਮੱਛੀਆਂ ਲਈ ਫੀਡ ਵਜੋਂ ਉਗਾਈਆਂ ਗਈਆਂ ਹਨ ਜੋ ਮਨੁੱਖਾਂ ਦੁਆਰਾ ਖਪਤ ਕੀਤੀਆਂ ਜਾਂਦੀਆਂ ਹਨ, ਜਾਂ - ਜਿਵੇਂ ਕਿ ਸਜਾਵਟੀ ਮੱਛੀ ਜਿਨ੍ਹਾਂ ਨੂੰ ਇੱਕ ਜਲ-ਮਾਧਿਅਮ ਵਿੱਚ ਵਧਾਇਆ ਅਤੇ ਪਾਲਿਆ ਜਾਂਦਾ ਹੈ। ਕੈਨਾਬਿਸ ਸੇਟੀਵਾ ਐਲ. ਅਤੇ ਉਸ ਪੈਦੇ ਦਾ ਕੋਈ ਵੀ ਹਿੱਸਾ ਜਿਸ ਵਿੱਚ ਬੀਜ, ਇਸਦੇ ਅਤੇ ਸਾਰੇ ਡੈਰੀਵੇਟਿਵਜ਼, ਐਕਸਟ੍ਰੈਕਟ, ਕੈਨਾਬਿਨੋਇਡਜ਼, ਆਈਸੋਮਰ, ਐਸਿਡ, ਲੂਣ ਅਤੇ ਆਈਸੋਮਰ ਦੇ ਲੂਣ, ਭਾਵੇਂ ਵੱਧ ਰਿਹਾ ਹੈ ਜਾਂ ਨਹੀਂ, ਸੁੱਕੇ ਵਜ਼ਨ ਦੇ ਅਧਾਰ 'ਤੇ 0.3 ਪ੍ਰਤੀਸ਼ਤ ਤੋਂ ਵੱਧ ਦੇ ਡੇਲਟਾ-9 ਟੈਟਰਾਹਾਈਡ੍ਰੋਕੈਨਾਬਿਨੋਲ ਗਾੜ੍ਹੇਪਣ ਦੇ ਨਾਲ, ਜੋ ਕਿ ਲਾਗੂ ਗਵਰਨਿੰਗ ਅਥਾਰਟੀ ਦੁਆਰਾ ਜਾਰੀ ਲਾਇਸੈਂਸ ਜਾਂ ਹੋਰ ਲੋੜੀਂਦੇ ਅਧਿਕਾਰ, ਜੋ ਭੰਗ ਦੇ ਉਤਪਾਦਨ ਦੀ ਆਗਿਆ ਦਿੰਦਾ ਹੈ, ਦੇ ਅਧੀਨ ਉਗਾਇਆ ਜਾਂਦਾ ਹੈ
ਅਨੁਸੂਚੀ F ਲਾਈਨ 3A "ਸਹਿਕਾਰੀ ਵੰਡ," ਫਾਰਮ 1099-PATR, ਜਾਂ ਉਹ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	ਸਹਿਕਾਰੀ ਵੰਡਾਂ ਦੀ ਟੈਕਸਯੋਗ ਰਕਮ ਸਿੱਧੇ ਤੌਰ 'ਤੇ ਬਿਨੈਕਾਰ ਦੁਆਰਾ ਪੈਦਾ ਕੀਤੀਆਂ ਯੋਗ ਫਸਲਾਂ ਦੀ ਵਿਕਰੀ ਨਾਲ ਸੰਬੰਧਿਤ ਹੈ ਜਿਵੇਂ ਕਿ: ਕੁੱਲ ਅਨਾਜ ਦੀ ਵਿਕਰੀ ਲਈ ਸਰਪ੍ਰਸਤਾਂ ਨੂੰ ਅਦਾ ਕੀਤੀ ਪ੍ਰਤੀ-ਯੂਨਿਟ ਨਿਰਧਾਰਨ	ਉਹ ਵੰਡ ਜੋ ਸਿੱਧੇ ਤੌਰ 'ਤੇ ਯੋਗ ਫਸਲਾਂ ਦੀ ਵਿਕਰੀ ਨਾਲ ਸੰਬੰਧਿਤ ਨਹੀਂ ਹਨ ਜੋ ਬਿਨੈਕਾਰ ਦੁਆਰਾ ਪੈਦਾ ਨਹੀਂ ਕੀਤੀਆਂ ਜਾਂਦੀਆਂ ਹਨ	ਸਹਿਕਾਰੀ ਵੰਡਾਂ ਦੀ ਟੈਕਸਯੋਗ ਰਕਮ ਸਿੱਧੇ ਤੌਰ 'ਤੇ ਬਿਨੈਕਾਰ ਦੁਆਰਾ ਪੈਦਾ ਕੀਤੀਆਂ ਖੇਤੀਬਾੜੀ ਵਸਤੂਆਂ ਦੀ ਵਿਕਰੀ ਨਾਲ ਸੰਬੰਧਿਤ ਹੈ	

ਪ੍ਰੋਗਰਾਮ	ERP ਪੜਾਅ 2		PARP	
	ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ	ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ
ਅਨੁਸੂਚੀ F ਲਾਈਨ 4A "ਖੇਤੀ ਪ੍ਰੋਗਰਾਮ ਦੇ ਭੁਗਤਾਨ", ਫਾਰਮ 1099-G, ਜਾਂ ਉਹ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	- ਐਗਰੀਕਲਚਰ ਰਿਸਕ ਕਵਰੇਜ (ARC) ਅਤੇ ਪ੍ਰਾਈਸ ਲੋਸ ਕਵਰੇਜ (PLC) ਪ੍ਰੋਗਰਾਮ - ਬਾਇਓਮਾਸ ਕ੍ਰੈਪ ਅਸਿਸਟੈਂਸ ਪ੍ਰੋਗਰਾਮ (BCAP) - ਲੋਨ ਡੇਫੀਸ਼ਿਏਂਸੀ (LDP) ਪ੍ਰੋਗਰਾਮ - ਮਾਰਕੀਟ ਲੋਨ ਗੇਨ (MLG) - ਅਸਲ ਰਕਮ ਤੋਂ ਘੱਟ ਕਮੇਡਿਟੀ ਕ੍ਰੈਡਿਟ ਕਾਰਪੋਰੇਸ਼ਨ (CCC) ਲੋਨ ਦੀ ਵਾਪਸੀ ਅਦਾਇਗੀ - ਮਾਰਕੀਟ ਫੈਸੀਲਿਟੇਸ਼ਨ ਪ੍ਰੋਗਰਾਮ (MFP) - ਸੀਫੂਡ ਟ੍ਰੇਡ ਰੀਲੀਫ ਪ੍ਰੋਗਰਾਮ (STRP) - ਸਿਰਫ ਆਪਦਾ ਵਾਲੇ ਸਾਲ ਲਈ-ਐਮਰਜੈਂਸੀ ਰਿਲੀਫ ਪ੍ਰੋਗਰਾਮ (ERP) ਪੜਾਅ 1 ਭੁਗਤਾਨ ਜੋ ਕਿਸੇ ਹੋਰ ਵਿਅਕਤੀ ਜਾਂ ਇਕਾਈ ਨੂੰ ਯੋਗ ਫਸਲ ਦੇ ਬਿਨੈਕਾਰ ਦੇ ਹਿੱਸੇ ਲਈ ਜਾਰੀ ਕੀਤੇ ਗਏ ਹਨ, ਉਸ ਟੈਕਸ ਸਾਲ ਦੀ ਪਰਵਾਹ ਕੀਤੇ ਬਿਨਾਂ ਜਿਸ ਵਿੱਚ ਭੁਗਤਾਨ ਦੀ ਸੂਚਨਾ IRS ਨੂੰ ਦਿੱਤੀ ਜਾਵੇਗੀ	ਮਹਾਂਮਾਰੀ ਸਹਾਇਤਾ ਭੁਗਤਾਨਾਂ ਵਿੱਚ ਸ਼ਾਮਲ ਹਨ, ਪਰ ਇਹਨਾਂ ਤੱਕ ਸੀਮਿਤ ਨਹੀਂ: - ਕੋਰੋਨਾਵਾਇਰਸ ਫੂਡਸ ਅਸਿਸਟੈਂਸ ਪ੍ਰੋਗਰਾਮ 1 (CFAP 1) - CFAP 2 - ਮਹਾਂਮਾਰੀ ਲਾਈਵਸਟੋਕ ਇਨਡੋਮਨਿਟੀ ਪ੍ਰੋਗਰਾਮ (PLIP) - ਸਪਾਟ ਮਾਰਕੀਟ ਰੋਗ ਪੈਨਡੇਮਿਕ ਪ੍ਰੋਗਰਾਮ (SMHPP) - ਲਾਗਤ-ਸਾਂਝਾਕਰਨ ਸਹਾਇਤਾ - ਇਮਾਰਤਾਂ ਦਾ ਨੁਕਸਾਨ - ਪਸ਼ੂਆਂ ਦਾ ਹਿੱਸਾ ਹੋਰ ਪ੍ਰੋਗਰਾਮ: - ਕੰਜਰਵੇਸ਼ਨ ਪ੍ਰੋਗਰਾਮ ਭੁਗਤਾਨ - ਡੋਅਰੀ ਮਾਰਜਿਨ ਕਵਰੇਜ (DMC) ਪ੍ਰੋਗਰਾਮ - ਮਾਰਕੀਟਿੰਗ ਅਸਿਸਟੈਂਟ ਲੋਨ (MAL)	ਫਸਲੀ ਸਾਲ ਜਾਂ ਪ੍ਰੋਗਰਾਮ ਸਾਲ ਦੀ ਪਰਵਾਹ ਕੀਤੇ ਬਿਨਾਂ ਹੇਠਾਂ ਦਿੱਤੇ ਪ੍ਰੋਗਰਾਮਾਂ ਦੇ ਤਹਿਤ ਪ੍ਰਾਪਤ ਹੋਏ ਭੁਗਤਾਨ: - ARC/PLC - BCAP - DMC - LDP, MLG - MFP - MPP ਡੋਅਰੀ - ਸੀਫੂਡ ਟ੍ਰੇਡ ਰੀਲੀਫ ਪ੍ਰੋਗਰਾਮ (STRP)	ਇਸ ਤੋਂ ਮਹਾਂਮਾਰੀ ਸਹਾਇਤਾ: - CFAP 1 - CFAP 2 - PLIP - SMHPP ਹੋਰ ਪ੍ਰੋਗਰਾਮ: - ਕੰਜਰਵੇਸ਼ਨ ਪ੍ਰੋਗਰਾਮ ਭੁਗਤਾਨ 2020 ਐਮਰਜੈਂਸੀ ਰਿਲੀਫ ਪ੍ਰੋਗਰਾਮ
ਅਨੁਸੂਚੀ F ਲਾਈਨ 5A - 5C "ਚੋਣ ਦੇ ਅਧੀਨ ਰਿਪੋਰਟ ਕੀਤੇ ਕਮੇਡਿਟੀ ਕ੍ਰੈਡਿਟ ਕਾਰਪੋਰੇਸ਼ਨ (CCC) ਲੋਨ," ਫਾਰਮ 1099-A, ਜਾਂ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	- ਚੋਣ ਦੇ ਅਧੀਨ ਰਿਪੋਰਟ ਕੀਤੇ CCC ਕਰਜ਼ੇ ਜੇਕਰ ਉਨ੍ਹਾਂ ਨੂੰ ਆਮਦਨ ਵਜੋਂ ਮੰਨਿਆ ਜਾਂਦਾ ਹੈ ਅਤੇ IRS ਨੂੰ ਰਿਪੋਰਟ ਕੀਤਾ ਜਾਂਦਾ ਹੈ ਜਦੋਂ ਉਤਪਾਦਨ ਦਾ ਸਾਰਾ ਜਾਂ ਹਿੱਸਾ ਕਰਜ਼ੇ ਨੂੰ ਸੁਰੱਖਿਅਤ ਕਰਨ ਲਈ ਜਮਾਨਤ ਵਜੋਂ ਵਰਤਿਆ ਜਾਂਦਾ ਹੈ - ਜ਼ਬਤ ਕੀਤੇ CCC ਕਰਜ਼ੇ		ਚੋਣ ਦੇ ਅਧੀਨ ਰਿਪੋਰਟ ਕੀਤੇ CCC ਕਰਜ਼ੇ ਜੇਕਰ ਚੁਣੇ ਗਏ ਨੂੰ ਆਮਦਨ ਵਜੋਂ ਮੰਨਿਆ ਜਾਂਦਾ ਹੈ ਅਤੇ IRS ਨੂੰ ਰਿਪੋਰਟ ਕੀਤਾ ਜਾਂਦਾ ਹੈ	



ਪ੍ਰੋਗਰਾਮ	ERP ਪੜਾਅ 2		PARP	
ਸਰੋਤ	ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ	ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ
ਅਨੁਸੂਚੀ F ਲਾਈਨ 6 "ਫਸਲ ਬੀਮੇ ਦੀ ਕਮਾਈ ਅਤੇ ਸੰਘੀ ਫਸਲ ਆਪਦਾ ਭੁਗਤਾਨ" ਜਾਂ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	- ਫਸਲ ਬੀਮਾ ਕਮਾਈਆਂ ਜਿਨ੍ਹਾਂ ਵਿੱਚੋਂ ਪ੍ਰਸ਼ਾਸਨਿਕ ਫੀਸਾਂ ਅਤੇ ਪ੍ਰੀਮੀਅਮਾਂ ਨੂੰ ਘਟਾਇਆ ਜਾਂਦਾ ਹੈ - ਗੈਰ-ਬੀਮਾ ਫਸਲ ਆਪਦਾ ਸਹਾਇਤਾ ਪ੍ਰੋਗਰਾਮ (Noninsured Crop Disaster Assistance Program - NAP) ਭੁਗਤਾਨ ਜਿਨ੍ਹਾਂ ਵਿੱਚੋਂ ਪ੍ਰਸ਼ਾਸਨਿਕ ਫੀਸਾਂ ਅਤੇ ਪ੍ਰੀਮੀਅਮਾਂ ਨੂੰ ਘਟਾਇਆ ਜਾਂਦਾ ਹੈ। 2017 ਜੰਗਲੀ ਅੱਗ ਅਤੇ ਤੂਫ਼ਾਨ ਮੁਆਵਜ਼ਾ ਪ੍ਰੋਗਰਾਮ (Wildfire and Hurricanes Indemnity Program - WHIP) ਭੁਗਤਾਨ - ਬੈਚਮਾਰਕ ਸਾਲ ਦੀ ਆਮਦਨ (2018, 2019) ਨੂੰ ਪ੍ਰਭਾਵਿਤ ਕਰਦਾ ਹੈ - ਆਨ-ਫਾਰਮ ਸਟੋਰੇਜ ਲੋਸ ਪ੍ਰੋਗਰਾਮ (OFSLP) - ਪਸ਼ੂਧਨ, ਮਧੂ-ਮੱਖੀਆਂ, ਅਤੇ ਫਾਰਮ ਵਿੱਚ ਪਾਲੀ ਮੱਛੀ ਪ੍ਰੋਗਰਾਮ ਲਈ ਐਮਰਜੈਂਸੀ ਸਹਾਇਤਾ (Emergency Assistance for Livestock, Honeybees, and Farm-Raised Fish Program - ELAP) - ਜਲ-ਪਾਲਣ ਲਈ ਵਿਸ਼ੇਸ਼ ਭੁਗਤਾਨ - ਯੋਗ ਫਸਲਾਂ ਦੇ ਨੁਕਸਾਨ ਲਈ FSA ਨਾਲ ਗ੍ਰਾਂਟ ਸਮਝੌਤਿਆਂ ਰਾਹੀਂ ਭੁਗਤਾਨ - ਡਿਪਾਰਟਮੈਂਟ ਔਫ਼ ਕਾਮਰਸ, ਨੈਸ਼ਨਲ ਓਸ਼ੀਐਨਿਕ ਐਂਡ ਅਟਮੋਸਫੈਰਿਕ ਐਡਮਿਨਿਸਟ੍ਰੇਸ਼ਨ (NOAA), ਅਤੇ ਯੋਗ ਫਸਲਾਂ ਦੇ ਸਿੱਧੇ ਨੁਕਸਾਨ ਜਾਂ ਯੋਗ ਫਸਲਾਂ ਦੀ ਆਮਦਨ ਦੇ ਨੁਕਸਾਨ ਲਈ ਰਾਜ ਪ੍ਰੋਗਰਾਮ ਫੰਡਾਂ ਤੋਂ ਗ੍ਰਾਂਟਾਂ	- ELAP- ਪਸ਼ੂਆਂ ਅਤੇ ਮਧੂ-ਮੱਖੀਆਂ ਨਾਲ ਸੰਬੰਧਿਤ ਭੁਗਤਾਨ - ਐਮਰਜੈਂਸੀ ਲਾਈਵਸਟੋਕ ਰਿਲੀਫ ਪ੍ਰੋਗਰਾਮ (ELRP) - ਐਮਰਜੈਂਸੀ ਰਿਲੀਫ ਪ੍ਰੋਗਰਾਮ (ERP) ਪੜਾਅ 1 ਭੁਗਤਾਨ - ਪਸ਼ੂ-ਧਨ ਚਾਰਾ ਆਪਦਾ ਪ੍ਰੋਗਰਾਮ (LFP) - ਪਸ਼ੂ-ਧਨ ਮੁਆਵਜ਼ਾ ਪ੍ਰੋਗਰਾਮ (LIP) - ਦੁੱਧ ਦਾ ਨੁਕਸਾਨ ਪ੍ਰੋਗਰਾਮ - ਕੁਆਲਿਟੀ ਲੋਸ ਐਡਜਸਟਮੈਂਟ (QLA) ਪ੍ਰੋਗਰਾਮ - ਰੁੱਖ ਸਹਾਇਤਾ ਪ੍ਰੋਗਰਾਮ (TAP) - ਜੰਗਲੀ ਅੱਗ ਅਤੇ ਤੁਫਾਨ ਮੁਆਵਜ਼ਾ ਪ੍ਰੋਗਰਾਮ (WHIP/WHIP+)	ਫਸਲੀ ਸਾਲ ਦੀ ਪਰਵਾਹ ਕੀਤੇ ਬਿਨਾਂ FCIC ਜਾਂ ਬੀਮੇ ਦੀ ਨਿੱਜੀ ਯੋਜਨਾ ਤੋਂ ਪ੍ਰਾਪਤ ਹੋਈ ਫਸਲ ਬੀਮਾ ਕਮਾਈ (ਜਿਵੇਂ ਕਿ IRS ਨੂੰ ਰਿਪੋਰਟ ਕੀਤੀ ਗਈ ਹੈ)। ਹੇਠ ਲਿਖੇ ਪ੍ਰੋਗਰਾਮਾਂ ਅਧੀਨ ਸੰਘੀ ਆਪਦਾ ਪ੍ਰੋਗਰਾਮ ਦੇ ਭੁਗਤਾਨ: 2017 WHIP - ELAP - LFP - LIP - NAP - MLP - OFSLP - TAP - WHIP+ ਯੋਗ ਫਸਲਾਂ ਦੇ ਨੁਕਸਾਨ ਲਈ FSA ਨਾਲ ਗ੍ਰਾਂਟ ਸਮਝੌਤਿਆਂ ਰਾਹੀਂ ਭੁਗਤਾਨ - ਡਿਪਾਰਟਮੈਂਟ ਔਫ਼ ਕਾਮਰਸ, ਨੈਸ਼ਨਲ ਓਸ਼ੀਐਨਿਕ ਐਂਡ ਅਟਮੋਸਫੈਰਿਕ ਐਡਮਿਨਿਸਟ੍ਰੇਸ਼ਨ (NOAA), ਅਤੇ ਯੋਗ ਫਸਲਾਂ ਦੇ ਸਿੱਧੇ ਨੁਕਸਾਨ ਜਾਂ ਯੋਗ ਫਸਲਾਂ ਦੀ ਆਮਦਨ ਦੇ ਨੁਕਸਾਨ ਲਈ ਰਾਜ ਪ੍ਰੋਗਰਾਮ ਫੰਡਾਂ ਤੋਂ ਗ੍ਰਾਂਟਾਂ	
ਅਨੁਸੂਚੀ F ਲਾਈਨ 7 "ਕਸਟਮ ਕਿਰਾਏ ਦੀ (ਮਸ਼ੀਨ ਦਾ ਕੰਮ) ਆਮਦਨ," ਜਾਂ ਉਹ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ		ਕਸਟਮ ਕਿਰਾਏ ਦੀ ਆਮਦਨ		ਕਸਟਮ ਕਿਰਾਏ ਦੀ ਆਮਦਨ



ਪ੍ਰੋਗਰਾਮ		ERP ਪੜਾਅ 2		PARP	
ਸਰੋਤ		ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ	ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ
ਅਨੁਸੂਚੀ F ਲਾਈਨ 8 "ਸੰਘੀ ਅਤੇ ਰਾਜ ਗੈਸੋਲੀਨ ਜਾਂ ਈਥਨ ਟੈਕਸ ਕ੍ਰੈਡਿਟ ਜਾਂ ਰਿਫੰਡ ਸਮੇਤ ਹੋਰ ਆਮਦਨ," ਜਾਂ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ		ਯੋਗ ਫਸਲਾਂ ਦੇ ਉਤਪਾਦਨ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਹੋਰ ਆਮਦਨ ਜਿਸ ਦੀ IRS ਨੂੰ ਬਿਨੈਕਾਰ ਨੂੰ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ ਜਿਵੇਂ ਕਿ ਹੇਠਾਂ ਦਿੱਤੇ ਪਰ ਇਹਨਾਂ ਤੱਕ ਹੀ ਸੀਮਿਤ ਨਹੀਂ: ਰਾਜ ਜਾਂ ਸਥਾਨਕ ਸਰਕਾਰਾਂ ਤੋਂ ਪ੍ਰਾਪਤ ਕਮੇਡਿਟੀ ਨਾਲ ਸੰਬੰਧਿਤ ਆਮਦਨ	- ਸੰਘੀ ਅਤੇ ਰਾਜ ਗੈਸ/ਈਥਨ ਟੈਕਸ ਕ੍ਰੈਡਿਟ - ਬਾਈਪਾਸ ਕੀਤੇ (ਵਾਚੀ ਨਾ ਕੀਤੇ) ਏਕੜ ਤੋਂ ਆਮਦਨ - ਪਾਸ-ਥਰੂ ਇਕਾਈ ਜਿਵੇਂ ਕਿ ਐਸ ਕਾਰਪੋਰੇਸ਼ਨ ਜਾਂ ਸੀਮਿਤ ਦੇਣਦਾਰੀ ਕੰਪਨੀ (LLC) ਤੋਂ ਆਮਦਨ - ਸਰਟੀਫਿਕੇਟ ਐਕਸਚੇਂਜ - ਹੈਜਿੰਗ ਜਾਂ ਸਪੈਕੁਲੇਸ਼ਨ ਤੋਂ ਸ਼ੁੱਧ ਲਾਭ - ਮਜ਼ਦੂਰੀਆਂ, ਤਨਖਾਹ ਅਤੇ ਟਿਪ - ਨਕਦ ਕਿਰਾਇਆ - ਸਾਜ਼ੋ-ਸਾਮਾਨ ਜਾਂ ਸਪਲਾਈਆਂ ਦਾ ਕਿਰਾਇਆ - ਇਕਰਾਰਨਾਮਾ ਉਤਪਾਦਕ ਵਜੋਂ ਕੀਤੀ ਗਈ ਕਮਾਈ	ਖੇਤੀਬਾੜੀ ਵਸਤੂਆਂ ਦੇ ਉਤਪਾਦਨ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਹੋਰ ਆਮਦਨ ਜਿਸ ਲਈ IRS ਬਿਨੈਕਾਰ ਨੂੰ ਆਮਦਨ ਵਜੋਂ ਰਿਪੋਰਟ ਕਰਨ ਦੀ ਮੰਗ ਕਰਦਾ ਹੈ ਜਿਸ ਵਿੱਚ ਹੇਠਾਂ ਦਿੱਤੇ ਸ਼ਾਮਲ ਹਨ ਪਰ ਇਹਨਾਂ ਤੱਕ ਹੀ ਸੀਮਿਤ ਨਹੀਂ ਹਨ: - ਸੰਘੀ ਅਤੇ ਰਾਜ ਗੈਸ/ਈਥਨ ਟੈਕਸ ਕ੍ਰੈਡਿਟ - ਬਾਈਪਾਸ ਕੀਤੇ (ਵਾਚੀ ਨਾ ਕੀਤੇ) ਏਕੜ ਤੋਂ ਆਮਦਨ - ਰਾਜ ਜਾਂ ਸਥਾਨਕ ਸਰਕਾਰਾਂ ਤੋਂ ਪ੍ਰਾਪਤ ਕਮੇਡਿਟੀ ਨਾਲ ਸੰਬੰਧਿਤ ਆਮਦਨ। - ਪਸ਼ੂ ਚਰਾਉਣ ਦੇ ਕੰਮ ਵਜੋਂ ਕਮਾਈ ਹੋਈ ਆਮਦਨ।	- ਪਾਸ-ਥਰੂ ਇਕਾਈ ਜਿਵੇਂ ਕਿ ਐਸ ਕਾਰਪੋਰੇਸ਼ਨ ਜਾਂ ਸੀਮਿਤ ਦੇਣਦਾਰੀ ਕੰਪਨੀ (LLC) ਤੋਂ ਆਮਦਨ - ਸਰਟੀਫਿਕੇਟ ਐਕਸਚੇਂਜ - ਹੈਜਿੰਗ ਜਾਂ ਸਪੈਕੁਲੇਸ਼ਨ ਤੋਂ ਸ਼ੁੱਧ ਲਾਭ - ਮਜ਼ਦੂਰੀਆਂ, ਤਨਖਾਹ ਅਤੇ ਟਿਪ - ਨਕਦ ਕਿਰਾਇਆ - ਸਾਜ਼ੋ-ਸਾਮਾਨ ਜਾਂ ਸਪਲਾਈਆਂ ਦਾ ਕਿਰਾਇਆ - ਇਕਰਾਰਨਾਮਾ ਉਤਪਾਦਕ ਵਜੋਂ ਕੀਤੀ ਗਈ ਕਮਾਈ - ਕੋਈ ਵੀ ਮਹਾਂਮਾਰੀ ਸਹਾਇਤਾ ਭੁਗਤਾਨ ਜੋ ਖੇਤੀਬਾੜੀ ਵਸਤੂਆਂ ਦੇ ਨੁਕਸਾਨ ਜਾਂ ਖੇਤੀਬਾੜੀ ਵਸਤੂਆਂ ਤੋਂ ਆਮਦਨ ਦੇ ਨੁਕਸਾਨ ਲਈ ਨਹੀਂ ਸਨ, ਜਿਸ ਵਿੱਚ ਹੇਠਾਂ ਦਿੱਤੇ ਸ਼ਾਮਲ ਹਨ, ਪਰ ਇਹਨਾਂ ਤੱਕ ਹੀ ਸੀਮਿਤ ਨਹੀਂ: - ਲਾਗਤ-ਸਾਂਝਾਕਰਨ ਸਹਾਇਤਾ - ਇਮਾਰਤਾਂ, ਆਦਿ ਦਾ ਨੁਕਸਾਨ

ਧਿਆਨ ਦਿਓ: ਕਿਸੇ ਬਿਨੈਕਾਰ ਨੂੰ ਮਨਜ਼ੂਰਸ਼ੁਦਾ ਕੁੱਲ ਆਮਦਨ ਨਿਰਧਾਰਤ ਕਰਨ ਲਈ ਇੱਕ ਅਨੁਸੂਚੀ F ਦਾਇਰ ਕਰਨ ਦੀ ਲੋੜ ਨਹੀਂ ਹੈ। ਜੇ ਕਿਸੇ ਬਿਨੈਕਾਰ ਨੇ ਅਨੁਸੂਚੀ F ਦਾਇਰ ਨਹੀਂ ਕੀਤੀ ਹੈ, ਤਾਂ ਬਿਨੈਕਾਰ ਮਨਜ਼ੂਰਸ਼ੁਦਾ ਕੁੱਲ ਆਮਦਨ ਨਿਰਧਾਰਤ ਕਰਨ ਲਈ ਦਾਇਰ ਕੀਤੇ ਲਾਗੂ ਸੰਘੀ ਟੈਕਸ ਫਾਰਮ ਦੀ ਉਸੇ ਤਰ੍ਹਾਂ ਹੀ ਵਰਤੋਂ ਕਰੇਗਾ ਜਿਵੇਂ ਅਨੁਸੂਚੀ F ਨੂੰ ਦਾਇਰ ਕੀਤਾ ਗਿਆ ਹੁੰਦਾ।

ਉਤਪਾਦਕ ਦਸਤਾਵੇਜ਼

ਉਤਪਾਦਕਾਂ ਨੂੰ PARP ਲਈ ਕੈਲੰਡਰ ਵਰ੍ਹੇ 2018, 2019 ਅਤੇ 2020 ਲਈ ਅਨੁਸੂਚੀ F (ਫਾਰਮ 1040), ਖੇਤੀ ਤੋਂ ਲਾਭ ਜਾਂ ਨੁਕਸਾਨ ਜਾਂ ਸਮਾਨ ਟੈਕਸ ਦਸਤਾਵੇਜ਼ਾਂ ਅਤੇ ERP ਪੜਾਅ 2 ਲਈ ਟੈਕਸ ਸਾਲ 2018, 2019, 2020, 2021, ਅਤੇ 2022 ਲਈ ਸਹਾਇਕ ਦਸਤਾਵੇਜ਼ ਇਕੱਠੇ ਕਰਨ ਦੀ ਲੋੜ ਹੋਵੇਗੀ।

ਉਤਪਾਦਕਵਾਂ ਕੋਲ PARP ਅਤੇ ERP ਪੜਾਅ 2 ਪ੍ਰੋਗਰਾਮ ਭਾਗੀਦਾਰੀ ਲਈ ਫਾਈਲ 'ਤੇ ਹੇਠਾਂ ਦਿੱਤੇ ਫਾਰਮ ਵੀ ਹੋਣੇ ਚਾਹੀਦੇ ਹਨ:

- ਫਾਰਮ AD-2047, ਗਾਹਕ ਡੇਟਾ ਵਰਕਸ਼ੀਟ (ਜਿਵੇਂ ਕਿ ਪ੍ਰੋਗਰਾਮ ਭਾਗੀਦਾਰ 'ਤੇ ਲਾਗੂ ਹੁੰਦਾ ਹੈ)।
- ਫਾਰਮ CCC-902, ਕਿਸੇ ਵਿਅਕਤੀਗਤ ਜਾਂ ਕਾਨੂੰਨੀ ਇਕਾਈ ਲਈ ਫਾਰਮ ਸੰਚਾਲਨ ਪਲਾਨ।
- ਫਾਰਮ CCC-901, ਕਾਨੂੰਨੀ ਇਕਾਈਆਂ ਲਈ ਮੈਂਬਰ ਜਾਣਕਾਰੀ (ਜੋ ਲਾਗੂ ਹੋਵੇ); ਅਤੇ
- ਫਾਰਮ AD-1026 ਹਾਈਲੀ ਈਰੇਡੀਬਲ ਲੈਂਡ ਕੰਜ਼ਰਵੇਸ਼ਨ (HELC) ਅਤੇ ਵੈਟਲੈਂਡ ਕੰਜ਼ਰਵੇਸ਼ਨ (WC) ਸਰਟੀਫਿਕੇਸ਼ਨ।

ਜ਼ਿਆਦਾਤਰ ਉਤਪਾਦਕਾਂ, ਖਾਸ ਤੌਰ 'ਤੇ ਜਿਨ੍ਹਾਂ ਨੇ ਪਹਿਲਾਂ FSA ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ, ਸੰਭਾਵੀ ਤੌਰ 'ਤੇ ਇਹ ਲੋੜੀਂਦੇ ਫਾਰਮ ਫਾਈਲ 'ਤੇ ਹੋਣਗੇ। ਹਾਲਾਂਕਿ, ਜੇ ਨਿਸ਼ਚਿਤ ਨਹੀਂ ਹਨ ਜਾਂ ਪੁਸ਼ਟੀ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੇ ਸਥਾਨਕ FSA ਕਾਉਂਟੀ ਦਫਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਉੱਪਰ ਸੂਚੀਬੱਧ ਫਾਰਮਾਂ ਤੋਂ ਇਲਾਵਾ, ਕੁਝ ਉਤਪਾਦਕਾਂ ਨੂੰ ERP ਪੜਾਅ 2 ਅਤੇ PARP ਲਈ ਲਾਗੂ ਵਧੀ ਹੋਈ ਭੁਗਤਾਨ ਦਰ ਲਈ ਯੋਗ ਹੋਣ ਲਈ ਹੇਠਾਂ ਦਿੱਤੇ ਫਾਰਮ ਨੂੰ ਵੀ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ।

- ਫਾਰਮ CCC-860, ਸਮਾਜਿਕ ਤੌਰ 'ਤੇ ਵਾਂਝੇ, ਸੀਮਤ ਸਰੋਤ, ਸ਼ੁਰੂਆਤੀ ਅਤੇ ਵੈਟਰਨ ਫਾਰਮਰ ਜਾਂ ਰੈਂਚਰ ਪ੍ਰਮਾਣੀਕਰਨ, ਜੇਕਰ ਲਾਗੂ ਹੋਵੇ।

ਭੁਗਤਾਨ ਸੀਮਾਵਾਂ ਅਤੇ ਯੋਗਤਾ

PARP ਅਤੇ ERP ਦੋਵਾਂ ਕੋਲ ਪ੍ਰਤੀ ਵਿਅਕਤੀ ਜਾਂ ਕਾਨੂੰਨੀ ਇਕਾਈ ਲਈ \$125,000 ਭੁਗਤਾਨ ਸੀਮਾ ਹੈ। ERP ਲਈ, \$125,000 ਭੁਗਤਾਨ ਸੀਮਾ ਨੂੰ ਪੜਾਅ 1 ਅਤੇ ਪੜਾਅ 2 ਤੋਂ ਜੋੜਿਆ ਗਿਆ ਹੈ।

ਇਸ ਤੋਂ ਇਲਾਵਾ, ERP ਪੜਾਅ 2 ਲਈ ਵਿਸ਼ੇਸ਼ਤਾ/ਉੱਚ ਮੁੱਲ ਵਾਲੀਆਂ ਵਸਤੂਆਂ ਲਈ ਇੱਕ ਵੱਖਰੀ \$125,000 ਭੁਗਤਾਨ ਸੀਮਾ ਹੈ। ਹਰ ਪ੍ਰੋਗਰਾਮ ਸਾਲ 2020 ਅਤੇ 2021 ਲਈ ਭੁਗਤਾਨ ਦੀਆਂ ਸੀਮਾਵਾਂ ਵੀ ਵੱਖਰੀਆਂ ਹਨ।

ਸਿਰਫ਼ ERP ਪੜਾਅ 2: ਭੁਗਤਾਨ ਯੋਗਤਾ ਦੀ ਸ਼ਰਤ ਦੇ ਤੌਰ 'ਤੇ, ਉਤਪਾਦਕਾਂ ਨੂੰ ਫਸਲ ਬੀਮਾ ਜਾਂ NAP ਕਵਰੇਜ ਪ੍ਰਾਪਤ ਕਰਨੀ ਲਾਜ਼ਮੀ ਹੈ, ਜਿਵੇਂ ਕਿ ਆਮਦਨ ਦੇ ਨੁਕਸਾਨ ਵਿੱਚ ਸ਼ਾਮਲ ਯੋਗ ਫਸਲਾਂ (ਫਸਲਾਂ) ਲਈ ਲਾਗੂ ਹੁੰਦਾ ਹੈ।

ਸਿਰਫ਼ PARP: PARP ਦੀ ਇੱਕ ਘਟਾਈ ਗਈ ਭੁਗਤਾਨ ਸੀਮਾ ਹੋ ਸਕਦੀ ਹੈ



ਸਹਾਇਤਾ ਲਈ ਅਰਜ਼ੀ ਦੇਣੀ

ਫਾਰਮ ਸਰਵਿਸ ਏਜੰਸੀ (FSA) 23 ਜਨਵਰੀ, 2023 ਤੋਂ 2 ਜੂਨ, 2023 ਤੱਕ ERP ਪੜਾਅ 2 ਅਤੇ PARP ਲਈ ਅਰਜ਼ੀਆਂ ਸਵੀਕਾਰ ਕਰ ਰਹੀ ਹੈ।

ਵਧੀਕ ਸਰੋਤ

ਇਸ ਬਾਰੇ ਹੋਰ ਜਾਣਕਾਰੀ ਲਈ ਅਰਜ਼ੀ ਕਿਵੇਂ ਦੇਣੀ ਹੈ ਜਾਂ ਪ੍ਰੋਗਰਾਮ ਅਨੁਸਾਰ ਅਰਜ਼ੀ ਫਾਰਮਾਂ ਲਈ farmers.gov/service-center-locator 'ਤੇ ਜਾਓ।

- [PARP ਤੱਥ ਸ਼ੀਟ](#)
- [ERP 2 ਤੱਥ ਸ਼ੀਟ](#)

ਸਾਰੀਆਂ FSA ਤੱਥ ਸ਼ੀਟਾਂ fsa.usda.gov/factsheets 'ਤੇ ਉਪਲਬਧ ਹਨ।

ਇਸ ਤੋਂ ਇਲਾਵਾ, ERP ਪੜਾਅ 2 ਅਤੇ PARP ਪ੍ਰੋਗਰਾਮ ਐਪਲੀਕੇਸ਼ਨ ਨਾਲ ਇੱਕ-ਨਾਲ-ਇੱਕ ਸਹਾਇਤਾ ਵਿੱਚ ਦਿਲਚਸਪੀ ਰੱਖਣ ਵਾਲੇ ਬਿਨੈਕਾਰ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਤਿਆਰ USDA ਕਰਮਚਾਰੀ ਨਾਲ ਸਿੱਧੀ ਗੱਲ ਕਰਨ ਲਈ ਸਾਡੇ ਕਾਲ ਸੈਂਟਰ ਨੂੰ 877-508-8364 'ਤੇ ਸੰਪਰਕ ਕਰ ਸਕਦੇ ਹਨ।

ਹੋਰ ਜਾਣਕਾਰੀ ਲਈ

ਇਹ ਤੱਥ ਸ਼ੀਟ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹੈ; ਹੋਰ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ। PARP ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ, farmers.gov/parp, fsa.usda.gov/programs-and-services/emergency-relief 'ਤੇ ਜਾਓ ਜਾਂ ਆਪਣੇ ਸਥਾਨਕ FSA ਦਫਤਰ ਨਾਲ ਸੰਪਰਕ ਕਰੋ। ਆਪਣੇ ਸਥਾਨਕ FSA ਦਫਤਰ ਨਾਲ ਸੰਪਰਕ ਕਰਨ ਲਈ, farmers.gov/service-center-locator 'ਤੇ ਜਾਓ।